



SEE MORE JESUS · WANTTOSEEMORE.COM

ਦੇਹਧਾਰੀ ਹੋਇਆ ਸ਼ਬਦ — ਸਟ੍ਰੋਂਗ ਦੇ ਨੰਬਰਾਂ ਨਾਲ ਇੱਕ ਬਾਈਬਲ ਅਧਿਐਨ

ਵਾਇਦਾ ਕੀਤਾ ਗਿਆ, ਫਿਰ ਦੇਹ ਧਾਰੀ — ਦੁੱਖ ਭੋਗਣ ਵਾਲਾ ਸੇਵਕ, ਇਮਾਨੂਏਲ, ਕੁਆਰੀ, ਸਪੁੱਥਾ

ਬੁਨਿਆਦੀ ਬਾਈਬਲੀ ਸਿਧਾਂਤ — ਯਿਸੂ ਮਸੀਹ ਦਾ ਸੁਸਮਾਚਾਰ

ਸ਼ੁਰੂਆਤੀ ਸ਼ਬਦ

ਇਹ ਅਧਿਐਨ ਇੱਕ ਸਵਾਲ ਪੁੱਛਦਾ ਹੈ: ਯਿਸੂ ਕੌਣ ਹੈ? ਇਹ ਭਾਗ ਵਾਅਦਿਆਂ ਦੀ ਪੈਰਵੀ ਕਰਦਾ ਹੈ। ਇੱਕ ਸੇਵਕ ਜਿਸ ਨੂੰ ਤੁੱਛ ਸਮਝਿਆ ਗਿਆ ਅਤੇ ਰੱਦ ਕੀਤਾ ਗਿਆ, ਸਲੀਬ ਤੋਂ ਬਹੁਤ ਪਹਿਲਾਂ ਲਿਖਿਆ ਗਿਆ। ਇੱਕ ਕੁਆਰੀ ਜੋ ਇੱਕ ਪੁੱਤਰ ਨੂੰ ਜਨਮ ਦਿੰਦੀ ਹੈ ਜਿਸ ਦਾ ਨਾਮ ਇਮਾਨੂਏਲ ਹੈ, ਭਾਵ ਪਰਮੇਸੁਰ ਸਾਡੇ ਨਾਲ। ਬਾਗ ਵਿੱਚ ਇਸਤਰੀ ਨਾਲ ਵਾਅਦਾ ਕੀਤਾ ਹੋਇਆ ਇੱਕ ਬੀਜ। ਫਿਰ ਸ਼ਬਦ ਜੋ ਦੇਹ ਬਣਿਆ, ਜਿਸ ਨੂੰ ਸੁਣਿਆ, ਦੇਖਿਆ ਅਤੇ ਫੁਹਿਆ ਗਿਆ। ਵਾਅਦੇ ਪਹਿਲਾਂ ਆਏ। ਫਿਰ ਵਿਅਕਤੀ ਆਇਆ। ਇਹ ਭਾਗ ਦੋਵਾਂ ਨੂੰ ਬਾਈਬਲ ਦੇ ਆਪਣੇ ਸ਼ਬਦਾਂ ਵਿੱਚ ਪੜ੍ਹਦਾ ਹੈ।

ਇਹ ਅਧਿਐਨ ਤਿੰਨ ਸਵਾਲਾਂ ਦੇ ਜਵਾਬ ਦਿੰਦਾ ਹੈ:

1. ਯਸਾਯਾਹ 53 ਵਿੱਚ ਨਬੀ ਕਿਸ ਬਾਰੇ ਬੋਲ ਰਿਹਾ ਹੈ, ਉਹ ਦੁੱਖਾਂ ਦਾ ਮਨੁੱਖ?
2. ਪ੍ਰਭੂ ਨੇ ਆਪ ਕਿਹੜਾ ਨਿਸ਼ਾਨ ਦੇਣ ਦਾ ਵਾਇਦਾ ਕੀਤਾ, ਅਤੇ ਇਮਾਨੂਏਲ ਨਾਮ ਦਾ ਕੀ ਅਰਥ ਹੈ?
3. ਯਿਸੂ ਨੇ ਖੁਦ ਕਿਹਾ ਕਿ ਇੱਕ ਵਿਅਕਤੀ ਨੂੰ ਉਸਨੂੰ ਲੱਭਣ ਲਈ ਕਿੱਥੇ ਦੇਖਣਾ ਚਾਹੀਦਾ ਹੈ?

ਸ਼ੁਰੂਆਤੀ ਲੰਗਰ

E4. ਮੀਕਾਹ 5:2 ਪਰ ਹੇ ਬੈਤਲਹਮ ਅਫਰਾਬਾਹ, ਭਾਵੇਂ ਤੂੰ ਯਹੂਦਾ ਦੇ ਰਜ਼ਾਰਾਂ ਵਿੱਚ ਛੋਟਾ ਹੈਂ, ਤਾਂ ਵੀ ਤੇਰੇ ਵਿੱਚੋਂ ਮੇਰੇ ਲਈ ਇੱਕ ਪੁਰਖ ਨਿਕਲੇਗਾ, ਜੋ ਇਸਰਾਏਲ ਵਿੱਚ ਹਾਕਮ ਹੋਵੇਗਾ, ਜਿਸ ਦਾ ਨਿਕਲਣਾ ਪ੍ਰਾਚੀਨ ਸਮੇਂ ਤੋਂ, ਸਗੋਂ ਅਨਾਦੀ ਤੋਂ ਹੈ।

ਤੇਰੇ ਵਿੱਚੋਂ ਹੀ ਉਹ ਨਿਕਲੇਗਾ ਜੋ ਇਸਰਾਏਲ ਵਿੱਚ ਹਾਕਮ ਹੋਵੇਗਾ --> ਜਿਸ ਦੇ ਨਿਕਲਣੇ ਪੁਰਾਣੇ ਸਮੇਂ ਤੋਂ, ਸਦੀਪਕਾਲ ਤੋਂ ਹਨ।

(ਮੇਰੇ ਨਿੱਜੀ ਵਿਚਾਰ: ਮੀਕਾਹ 5:2 ਦਾ ਇੱਕ ਵਾਕ ਇਸ ਪੂਰੇ ਅਧਿਐਨ ਦੇ ਦੋਵੇਂ ਸਿਰੇ ਫੜਦਾ ਹੈ। ਇਹ ਹਾਕਮ ਇੱਕ ਛੋਟੇ ਸ਼ਹਿਰ ਵਿੱਚੋਂ ਨਿਕਲਦਾ ਹੈ। ਇੱਕ ਛੋਟੇ ਸ਼ਹਿਰ ਵਿੱਚੋਂ ਨਿਕਲਣਾ ਇੱਕ ਸ਼ੁਰੂਆਤ ਹੈ, ਇੱਕ ਅਜਿਹੀ ਥਾਂ ਜਿੱਥੇ ਕੋਈ ਵਿਅਕਤੀ ਪੈਦਲ ਜਾ ਸਕਦਾ ਹੈ। ਇਸ ਹਾਕਮ ਦੀਆਂ ਨਿਕਾਸੀਆਂ ਪੁਰਾਣੇ ਸਮੇਂ ਤੋਂ, ਸਦੀਵੀਤਾ ਤੋਂ ਹਨ। ਸਦੀਵੀਤਾ ਤੋਂ ਨਿਕਾਸੀ ਬਿਲਕੁਲ ਕੋਈ ਸ਼ੁਰੂਆਤ ਨਹੀਂ ਹੈ। ਮੀਕਾਹ ਦੋਵੇਂ ਸੱਚਾਈਆਂ ਇੱਕੋ ਵਾਕ ਵਿੱਚ ਦੱਸਦਾ ਹੈ। ਮੀਕਾਹ ਦੋਵਾਂ ਵਿੱਚੋਂ ਕਿਸੇ ਵੀ ਸੱਚਾਈ ਨੂੰ ਨਰਮ ਨਹੀਂ ਕਰਦਾ।)

D. ਦੁੱਖ ਭੋਗਣ ਵਾਲਾ ਸੇਵਕ — ਉਹ ਅਧਿਆਇ ਜੋ ਸਲੀਬਾਂ ਬਣਨ ਤੋਂ ਪਹਿਲਾਂ ਹੀ ਸਲੀਬ ਦਾ ਵਰਣਨ ਕਰਦਾ ਹੈ

D1. ਯਸਾਯਾਹ 52:13 ਵੇਖੋ, ਮੇਰਾ ਦਾਸ ਸਫਲ ਹੋਵੇਗਾ, ਉਹ ਉੱਚਾ ਅਤੇ ਉਤਾਰਾਂ ਕੀਤਾ ਜਾਵੇਗਾ, ਉਹ ਅੱਤ ਮਹਾਨ ਹੋਵੇਗਾ। (14) ਜਿਵੇਂ ਬਹੁਤੇ ਤੇਰੇ ਉੱਤੇ ਹੈਰਾਨ ਹੋਏ, - ਕਿਉਂ ਜੋ ਉਹ ਦਾ ਮੂੰਹ ਅਜਿਹਾ ਵਿਗੜਿਆ ਹੋਇਆ ਸੀ ਕਿ ਉਹ ਮਨੁੱਖਾਂ ਵਰਗਾ ਨਹੀਂ ਸੀ ਜਾਪਦਾ ਅਤੇ ਉਹ ਦਾ ਰੂਪ ਵੀ ਆਦਮ-ਵੰਸ਼ੀਆਂ ਵਰਗਾ ਨਹੀਂ ਸੀ! (15) ਸੋ ਉਹ ਬਹੁਤੀਆਂ ਕੌਮਾਂ ਨੂੰ ਦੰਗ ਕਰ ਦੇਵੇਗਾ, ਉਹ ਦੇ ਕਾਰਨ ਰਾਜੇ ਆਪਣਾ ਮੂੰਹ ਬੰਦ ਰੱਖਣਗੇ, ਕਿਉਂਕਿ ਜੋ ਉਹਨਾਂ ਨੂੰ ਦੱਸਿਆ ਨਾ ਗਿਆ, ਉਹ ਵੇਖਣਗੇ, ਅਤੇ ਜੋ ਉਹਨਾਂ ਨੇ ਨਹੀਂ ਸੁਣਿਆ, ਉਹ ਸਮਝਣਗੇ।

ਉਹ ਦਾ ਰੂਪ ਹੋਰ ਸਭਨਾਂ ਮਨੁੱਖਾਂ ਨਾਲੋਂ ਵਿਗੜਿਆ ਹੋਇਆ ਸੀ --> ਇਸੇ ਤਰ੍ਹਾਂ ਉਹ ਬਹੁਤ ਸਾਰੀਆਂ ਕੌਮਾਂ ਉੱਤੇ ਛਿੜਕੇਗਾ।

D2. ਯਸਾਯਾਹ 53:1 ਸਾਡੇ ਸੰਦੇਸ਼ ਦੀ ਕਿਸ ਨੇ ਪਰਤੀਤ ਕੀਤੀ? ਅਤੇ ਯਹੋਵਾਹ ਦੀ ਭੁਜਾ ਕਿਸ ਦੇ ਉੱਤੇ ਪਰਗਟ ਹੋਈ? (2) ਉਹ ਤਾਂ ਉਸ ਦੇ ਸਾਹਮਣੇ ਕੁੰਬਲ ਵਾਂਗੂੰ, ਅਤੇ ਸੁੱਕੀ ਧਰਤੀ ਵਿੱਚੋਂ ਜੜ੍ਹ ਵਾਂਗੂੰ ਫੁੱਟ ਨਿੱਕਲਿਆ, ਉਸ ਦਾ ਨਾ ਕੋਈ ਰੂਪ ਸੀ ਨਾ ਕੋਈ ਸਰੂਪ ਸੀ, ਕਿ ਅਸੀਂ ਉਸ ਨੂੰ ਵੇਖਦੇ, ਅਤੇ ਨਾ ਕੋਈ ਸੁਰੱਪਣ ਸੀ ਕਿ ਅਸੀਂ ਉਸ ਨੂੰ ਪਸੰਦ ਕਰਦੇ।

ਸਾਡੇ ਸੰਦੇਸ਼ ਦੀ ਕਿਸ ਨੇ ਪਰਤੀਤ ਕੀਤੀ? --> ਅਤੇ ਨਾ ਕੋਈ ਸੁਰੱਪਣ ਸੀ ਕਿ ਅਸੀਂ ਉਸ ਨੂੰ ਪਸੰਦ ਕਰਦੇ।

D3. ਯਸਾਯਾਹ 53:3 ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ, ਇੱਕ ਦੁਖੀਆ ਮਨੁੱਖ, ਸੋਗ ਦਾ ਜਾਣੂ, ਅਤੇ ਉਸ ਵਾਂਗੂੰ ਜਿਸ ਤੋਂ ਲੋਕ ਮੂੰਹ ਲੁਕਾਉਂਦੇ, ਉਹ ਤੁੱਛ ਜਾਣਿਆ ਗਿਆ ਅਤੇ ਅਸੀਂ ਉਸ ਦੀ ਕਦਰ ਨਾ ਕੀਤੀ।

ਉਹ ਦੁੱਖਾਂ ਦਾ ਪੁਰਖ ਅਤੇ ਗ਼ਮ ਤੋਂ ਜਾਣੂ ਸੀ --> ਉਹ ਤੁੱਛ ਜਾਣਿਆ ਗਿਆ, ਅਤੇ ਅਸੀਂ ਉਸ ਨੂੰ ਆਦਰ ਯੋਗ ਨਾ ਸਮਝਿਆ।

D4. ਯਸਾਯਾਹ 53:4 ਸੱਚ-ਮੁੱਚ ਉਸ ਨੇ ਸਾਡੇ ਰੋਗ ਚੁੱਕ ਲਏ, ਅਤੇ ਸਾਡੇ ਦੁੱਖ ਉਠਾਏ, ਪਰ ਅਸੀਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ੁਰ ਦਾ ਕੁੱਟਿਆ ਅਤੇ ਭੰਨਿਆ ਹੋਇਆ ਸਮਝਿਆ। (5) ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਅਤੇ ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ ਹਾਂ।

ਉਹ ਸਾਡੇ ਅਪਰਾਧਾਂ ਦੇ ਕਾਰਨ ਘਾਇਲ ਕੀਤਾ ਗਿਆ + ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ --> ਉਹ ਦੇ ਮਾਰ ਖਾਣ ਨਾਲ ਅਸੀਂ ਚੰਗੇ ਹੋਏ।

D5. ਯਸਾਯਾਹ 53:6 ਅਸੀਂ ਸਾਰੇ ਦੇ ਸਾਰੇ ਭੇਡਾਂ ਵਾਂਗੂੰ ਭੁੱਲੇ ਫਿਰਦੇ ਸੀ, ਅਸੀਂ ਆਪਣੇ-ਆਪਣੇ ਰਾਹਾਂ ਨੂੰ ਮੁੜੇ, ਅਤੇ ਯਹੋਵਾਹ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ।

ਅਸੀਂ ਸਾਰੇ ਦੇ ਸਾਰੇ ਭੇਡਾਂ ਵਾਂਗੂੰ ਭੁੱਲੇ ਫਿਰਦੇ ਸੀ --> ਅਤੇ ਯਹੋਵਾਹ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ।

D6. ਯਸਾਯਾਹ 53:7 ਉਹ ਸਤਾਇਆ ਗਿਆ ਅਤੇ ਦੁਖੀ ਹੋਇਆ, ਪਰ ਉਸ ਨੇ ਆਪਣਾ ਮੂੰਹ ਨਾ ਖੋਲ੍ਹਿਆ, ਉਸ ਲੇਲੇ ਵਾਂਗੂੰ ਜਿਹੜਾ ਵੱਢੇ ਜਾਣ ਲਈ ਲੈ ਜਾਇਆ ਜਾਂਦਾ ਹੈ, ਅਤੇ ਭੇਡ ਵਾਂਗੂੰ ਜਿਹੜੀ ਉਨ ਕਤਰਨ ਵਾਲਿਆਂ ਦੇ ਅੱਗੇ ਗੂੰਗੀ ਹੈ, ਉਸੇ ਤਰ੍ਹਾਂ ਉਸ ਨੇ ਆਪਣਾ ਮੂੰਹ ਨਾ ਖੋਲ੍ਹਿਆ।

ਉਹ ਲੇਲੇ ਵਾਂਗੂੰ ਵੱਢੇ ਜਾਣ ਲਈ ਲਿਆਂਦਾ ਜਾਂਦਾ ਹੈ --> ਉਹ ਆਪਣਾ ਮੂੰਹ ਨਹੀਂ ਖੋਲ੍ਹਦਾ।

D7. ਯਸਾਯਾਹ 53:8 ਜ਼ੁਲਮ ਕਰਕੇ ਅਤੇ ਦੇਸ਼ ਲਾ ਕੇ ਉਹ ਨੂੰ ਫੜਿਆ ਗਿਆ, ਉਸ ਦੀ ਪੀੜ੍ਹੀ ਵਿੱਚੋਂ ਕਿਸ ਨੇ ਧਿਆਨ ਦਿੱਤਾ ਕਿ ਉਹ ਜੀਉਂਦਿਆਂ ਦੀ ਧਰਤੀ ਤੋਂ ਉਠਾ ਲਿਆ ਗਿਆ? ਮੇਰੀ ਪਰਜਾ ਦੇ ਅਪਰਾਧ ਦੇ ਕਾਰਨ ਉਸ ਨੂੰ ਮਾਰ ਪਈ,

ਉਹ ਜੀਉਂਦਿਆਂ ਦੀ ਧਰਤੀ ਵਿੱਚੋਂ ਕੱਟਿਆ ਗਿਆ --> ਕਿਉਂ ਜੋ ਮੇਰੀ ਪਰਜਾ ਦੇ ਅਪਰਾਧ ਦੇ ਕਾਰਨ ਉਹ ਨੂੰ ਮਾਰ ਪਈ।

D8. ਯਸਾਯਾਹ 53:9 ਉਸ ਦੀ ਕਬਰ ਦੁਸ਼ਟਾਂ ਦੇ ਨਾਲ ਠਹਿਰਾਈ ਗਈ ਅਤੇ ਮੌਤ ਦੇ ਵੇਲੇ ਉਹ ਧਨਵਾਨ ਦਾ ਸੰਗੀ ਹੋਇਆ, ਭਾਵੇਂ ਉਸ ਨੇ ਕਦੀ ਜ਼ੁਲਮ ਨਹੀਂ ਕੀਤਾ, ਨਾ ਉਸ ਦੇ ਮੂੰਹ ਵਿੱਚ ਕੋਈ ਫਲ ਸੀ।

ਉਸ ਨੇ ਦੁਸ਼ਟਾਂ ਨਾਲ ਆਪਣੀ ਕਬਰ ਬਣਾਈ + ਆਪਣੀ ਮੌਤ ਵਿੱਚ ਧਨਵਾਨ ਨਾਲ --> ਉਸ ਨੇ ਕੋਈ ਜ਼ੁਲਮ ਨਹੀਂ ਕੀਤਾ ਸੀ।

D9. ਯਸਾਯਾਹ 53:10 ਪਰ ਯਹੋਵਾਹ ਨੂੰ ਭਾਇਆ ਕਿ ਉਸ ਨੂੰ ਕੁਚਲੇ ਅਤੇ ਸੋਗ ਵਿੱਚ ਪਾਵੇ। ਜਦ ਤੂੰ ਉਸ ਦੀ ਜਾਨ ਨੂੰ ਦੇਸ਼ ਦੀ ਬਲੀ ਠਹਿਰਾਵੇਂ, ਤਾਂ ਉਹ ਆਪਣੀ ਅੰਸ ਨੂੰ ਵੇਖੇਗਾ, ਉਹ ਆਪਣੇ ਦਿਨ ਲੰਮੇ ਕਰੇਗਾ, ਅਤੇ ਯਹੋਵਾਹ ਦੀ ਇੱਛਾ ਉਸ ਦੇ ਹੱਥ ਵਿੱਚ ਸਫਲ ਹੋਵੇਗੀ।

ਜਦੋਂ ਤੂੰ ਉਹ ਦੀ ਜਾਨ ਨੂੰ ਪਾਪ ਦੀ ਭੇਟ ਠਹਿਰਾਵੇਗਾ --> ਉਹ ਆਪਣੀ ਸੰਤਾਨ ਨੂੰ ਵੇਖੇਗਾ, ਉਹ ਆਪਣੇ ਦਿਨ ਲੰਮੇ ਕਰੇਗਾ।

D10. ਯਸਾਯਾਹ 53:11 ਆਪਣੀ ਜਾਨ ਦਾ ਦੁੱਖ ਝੱਲਣ ਤੋਂ ਬਾਅਦ ਉਹ ਵੇਖੇਗਾ ਅਤੇ ਤ੍ਰਿਪਤ ਹੋਵੇਗਾ, ਆਪਣੇ ਗਿਆਨ ਨਾਲ ਮੇਰਾ ਧਰਮੀ ਦਾਸ ਬਹੁਤਿਆਂ ਨੂੰ ਧਰਮੀ ਠਹਿਰਾਵੇਗਾ, ਅਤੇ ਉਹਨਾਂ ਦੀਆਂ ਬਦੀਆਂ ਨੂੰ ਚੁੱਕ ਲਵੇਗਾ। (12) ਇਸ ਲਈ ਮੈਂ ਉਸ ਨੂੰ ਵੱਡਿਆਂ ਦੇ ਨਾਲ ਹਿੱਸਾ ਵੰਡ ਦਿਆਂਗਾ, ਅਤੇ ਬਲਵੰਤਾਂ ਦੇ ਨਾਲ ਉਹ ਲੁੱਟ ਵੰਡੇਗਾ, ਕਿਉਂ ਜੋ ਉਸ ਨੇ ਆਪਣੀ ਜਾਨ ਮੌਤ ਲਈ ਡੋਲ੍ਹ ਦਿੱਤੀ, ਅਤੇ ਅਪਰਾਧੀਆਂ ਨਾਲ ਗਿਣਿਆ ਗਿਆ, ਉਸ ਨੇ ਬਹੁਤਿਆਂ ਦੇ ਪਾਪ ਚੁੱਕੇ, ਅਤੇ ਅਪਰਾਧੀਆਂ ਲਈ ਸਿਫ਼ਾਰਸ਼ ਕੀਤੀ।

ਉਸਨੇ ਆਪਣੀ ਜਾਨ ਮੌਤ ਤੱਕ ਵਹਾ ਦਿੱਤੀ + ਉਹ ਅਪਰਾਧੀਆਂ ਨਾਲ ਗਿਣਿਆ ਗਿਆ --> ਉਸਨੇ ਬਹੁਤਿਆਂ ਦਾ ਪਾਪ ਚੁੱਕਿਆ, ਅਤੇ ਅਪਰਾਧੀਆਂ ਲਈ ਸਿਫ਼ਾਰਸ਼ ਕੀਤੀ।

(ਮੇਰੇ ਨਿੱਜੀ ਵਿਚਾਰ: ਯਸਾਯਾਹ 53:9 ਪੜ੍ਹੋ ਅਤੇ ਫਿਰ ਯਸਾਯਾਹ 53:10 ਨੂੰ ਦੁਬਾਰਾ, ਕ੍ਰਮ ਵਿੱਚ ਪੜ੍ਹੋ। ਯਸਾਯਾਹ 53:9 ਕਹਿੰਦਾ ਹੈ ਕਿ ਦਾਸ ਮਰ ਗਿਆ ਸੀ ਅਤੇ ਇੱਕ ਧਨੀ ਆਦਮੀ ਦੀ ਕਬਰ ਵਿੱਚ ਦਫ਼ਨਾਇਆ ਗਿਆ ਸੀ। ਯਸਾਯਾਹ 53:10 ਕਹਿੰਦਾ ਹੈ ਕਿ ਦਾਸ ਦੀ ਜਾਨ ਨੂੰ ਪਾਪ ਦੀ ਭੇਟ ਬਣਾਏ ਜਾਣ ਤੋਂ ਬਾਅਦ, ਦਾਸ ਆਪਣੀ ਸੰਤਾਨ ਨੂੰ ਵੇਖੇਗਾ ਅਤੇ ਆਪਣੇ ਦਿਨ ਲੰਮੇ ਕਰੇਗਾ। ਇਹ ਦੋਵੇਂ ਗੱਲਾਂ ਇੱਕ ਅਜਿਹੇ ਮਨੁੱਖ ਲਈ ਸੱਚ ਨਹੀਂ ਹੋ ਸਕਦੀਆਂ ਜੋ ਮਰਿਆ ਹੋ ਰਿਹਾ ਜਾਵੇ। ਪੁਨਰ-ਉਥਾਨ ਯਸਾਯਾਹ ਦੇ ਇਸ ਅਧਿਆਇ ਵਿੱਚ ਲਿਖਿਆ ਹੋਇਆ ਹੈ। ਇਹ ਪੁਨਰ-ਉਥਾਨ ਸੱਤ ਸੌ ਸਾਲ ਪਹਿਲਾਂ ਇਸ ਅਧਿਆਇ ਵਿੱਚ ਲਿਖਿਆ ਗਿਆ ਸੀ, ਉਸ ਤੋਂ ਪਹਿਲਾਂ ਕਿ ਪੁਨਰ-ਉਥਾਨ ਅਸਲ ਵਿੱਚ ਹੋਇਆ।)

ਵੱਖਰਾ ਦ੍ਰਿਸ਼ਟੀਕੋਣ, ਉਹੀ ਦ੍ਰਿਸ਼ — ਨਬੀ ਦਾ ਪੰਨਾ, ਅਤੇ ਰੱਬ ਵਿੱਚ ਬੈਠਾ ਇੱਕ ਮਨੁੱਖ ਉੱਚੀ ਆਵਾਜ਼ ਵਿੱਚ ਉਸਨੂੰ ਪੜ੍ਹਦਾ ਹੋਇਆ

ਰਸੂਲਾਂ ਦੇ ਕਰਤੱਬ 8:32 ਪਵਿੱਤਰ ਗ੍ਰੰਥ ਦਾ ਹਿੱਸਾ ਜੋ ਉਹ ਪੜ੍ਹ ਰਿਹਾ ਸੀ, ਸੋ ਇਹ ਸੀ, ਉਹ ਭੇਡ ਦੀ ਤਰ੍ਹਾਂ ਵੱਢੇ ਜਾਣ ਨੂੰ ਲਿਆਂਦਾ ਗਿਆ, ਅਤੇ ਜਿਵੇਂ ਲੇਲਾ ਆਪਣੀ ਉਨ ਕਤਰਨ ਵਾਲੇ ਦੇ ਅੱਗੇ ਚੁੱਪ ਰਹਿੰਦਾ ਹੈ, ਤਿਵੇਂ ਹੀ ਉਹ ਆਪਣਾ ਮੂੰਹ ਨਹੀਂ ਖੋਲ੍ਹਦਾ! (33) ਉਹ ਦੀ ਅਧੀਨਗੀ ਵਿੱਚ ਉਹ ਦਾ ਨਿਆਂ ਖੁੱਸ ਗਿਆ। ਉਹ ਦੀ ਪੀੜ੍ਹੀ ਦਾ ਕੌਣ ਬਿਆਨ ਕਰੇਗਾ? ਕਿਉਂਕਿ ਉਹ ਦਾ ਪ੍ਰਾਣ ਜੀਉਂਦਿਆਂ ਦੀ ਧਰਤੀ ਤੋਂ ਉਠਾ ਲਿਆ ਗਿਆ। (34) ਤਾਂ ਉਸ ਖੋਜੇ ਨੇ ਅੱਗੋਂ ਫਿਲਿਪ੍ਪਸ ਨੂੰ ਆਖਿਆ, ਮੈਂ ਤੇਰੇ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਨਬੀ ਕਿਸ ਦੀ ਗੱਲ ਕਰਦਾ ਹੈ, ਆਪਣੀ ਜਾਂ ਕਿਸੇ ਹੋਰ ਦੀ? (35) ਤਦ ਫਿਲਿਪ੍ਪਸ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਉਸ ਲਿਖਤ ਤੋਂ ਸ਼ੁਰੂ ਕਰਕੇ ਯਿਸੂ ਦੀ ਖੁਸ਼ਖਬਰੀ ਉਸ ਨੂੰ ਸੁਣਾਈ।

ਨਬੀ ਇਹ ਕਿਸ ਦੇ ਵਿਖੇ ਬੋਲਦਾ ਹੈ? --> ਫਿਲਿਪ੍ਪਸ ਨੇ ਉਸੇ ਹੀ ਲਿਖਤ ਤੋਂ ਸ਼ੁਰੂ ਕਰ ਕੇ ਉਹ ਨੂੰ ਯਿਸੂ ਦੀ ਖੁਸ਼ ਖਬਰੀ ਸੁਣਾਈ।

(ਮੇਰੇ ਨਿੱਜੀ ਵਿਚਾਰ: ਇਹ ਇੱਕ ਇਮਾਨਦਾਰ ਸਵਾਲ ਹੈ, ਜੋ ਉਸ ਮਨੁੱਖ ਦੁਆਰਾ ਉੱਚੀ ਆਵਾਜ਼ ਵਿੱਚ ਪੁੱਛਿਆ ਗਿਆ ਜਿਸ ਨੇ ਕਦੇ ਜਵਾਬ ਨਹੀਂ ਸੁਣਿਆ ਸੀ। ਸਵਾਲ ਇਹ ਹੈ: ਨਬੀ ਕਿਸ ਬਾਰੇ ਗੱਲ ਕਰ ਰਿਹਾ ਹੈ? ਜਵਾਬ ਫਿਲਿਪ੍ਪਸ ਦੀ ਨਿੱਜੀ ਗੱਲ ਨਹੀਂ ਹੈ। ਫਿਲਿਪ੍ਪਸ ਨੇ ਯਸਾਯਾਹ 53 ਦੀ ਉਸੇ ਆਇਤ ਤੋਂ ਸ਼ੁਰੂਆਤ ਕੀਤੀ। ਫਿਲਿਪ੍ਪਸ ਨੇ ਉਸ ਆਇਤ ਤੋਂ ਯਿਸੂ ਦਾ ਪਰਚਾਰ ਕੀਤਾ। ਯਸਾਯਾਹ 53 ਬਾਰੇ ਰਸੂਲਾਂ ਦੀ ਆਪਣੀ ਸਮਝ ਸਾਡੇ ਲਈ ਲਿਖੀ ਗਈ ਹੈ। ਯਸਾਯਾਹ 53 ਬਾਰੇ ਰਸੂਲਾਂ ਦੀ ਸਮਝ ਬਾਰੇ ਕਿਸੇ ਨੂੰ ਵੀ ਅੰਦਾਜ਼ਾ ਲਗਾਉਣ ਦੀ ਲੋੜ ਨਹੀਂ ਹੈ।)

E. ਇਮਾਨੂਏਲ — ਸਾਡੇ ਨਾਲ ਪਰਮੇਸ਼ੁਰ, ਜਨਮਿਆ ਬਾਲਕ ਅਤੇ ਦਿੱਤਾ ਗਿਆ ਪੁੱਤਰ

E1. ਯਸਾਯਾਹ 7:14 ਇਸ ਲਈ ਪ੍ਰਭੂ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ। ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖੇਗੀ। **[H6005 Immanuel] [H5959 almah]**

ਇਸ ਲਈ ਪ੍ਰਭੂ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ। ਵੇਖੋ --> ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖੇਗੀ।

E2. ਯਸਾਯਾਹ 9:6 ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਹ ਸੱਦਿਆ ਜਾਵੇਗਾ, “ਅਚਰਜ਼ ਸਲਾਹਕਾਰ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜਕੁਮਾਰ।” **[H6382 pele]** (7) ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਰੱਦ ਨਾ ਹੋਵੇਗੀ, ਇਸ ਲਈ ਉਹ ਉਸ ਨੂੰ ਦਾਉਦ ਦੀ ਰਾਜ ਗੱਦੀ ਉੱਤੇ, ਅਤੇ ਉਹ ਦੀ ਪਾਤਸ਼ਾਹੀ ਉੱਤੇ, ਹੁਣ ਤੋਂ ਲੈ ਕੇ ਜੁੱਗੋ-ਜੁੱਗ ਨਿਆਂ ਅਤੇ ਧਰਮ ਨਾਲ ਕਾਇਮ ਕਰੇਗਾ ਅਤੇ ਸੰਭਾਲੀ ਰੱਖੇਗਾ। ਮੈਨਾਂ ਦੇ ਯਹੋਵਾਹ ਦੀ ਅਣਖ ਇਹ ਕਰੇਗੀ।

ਇੱਕ ਬਾਲਕ ਜੰਮਿਆ ਹੈ + ਇੱਕ ਪੁੱਤਰ ਸਾਨੂੰ ਦਿੱਤਾ ਗਿਆ ਹੈ --> ਉਸਦਾ ਨਾਮ ਸਰਬਸ਼ਕਤੀਮਾਨ ਪਰਮੇਸ਼ੁਰ, ਸਦੀਪਕਾਲ ਦਾ ਪਿਤਾ ਸੱਦਿਆ ਜਾਵੇਗਾ --> ਉਸਦੀ ਹਕੂਮਤ ਦੇ ਵਾਧੇ ਦਾ ਕੋਈ ਅੰਤ ਨਹੀਂ ਹੋਵੇਗਾ।

(ਮੇਰੇ ਨਿੱਜੀ ਵਿਚਾਰ: ਯਸਾਯਾਹ 9:6 ਵਿੱਚ ਦੋ ਕ੍ਰਿਆਵਾਂ ਦੇ ਕ੍ਰਮ ਨੂੰ ਵੇਖੋ। ਦੋਵੇਂ ਕ੍ਰਿਆਵਾਂ ਇੱਕੋ ਜਿਹੀਆਂ ਨਹੀਂ ਹਨ। ਇਹ ਦੋ ਕ੍ਰਿਆਵਾਂ ਇਸ ਕ੍ਰਮ ਵਿੱਚ ਸੰਯੋਗ ਨਾਲ ਨਹੀਂ ਹਨ। ਇੱਕ ਬਾਲਕ ਜੰਮਿਆ ਹੈ। ਇੱਕ ਪੁੱਤਰ ਦਿੱਤਾ ਗਿਆ ਹੈ। ਜੰਮਣਾ ਦੱਸਦਾ ਹੈ ਕਿ ਬਾਲਕ ਸੰਸਾਰ ਵਿੱਚ ਕਿਵੇਂ ਆਇਆ। ਦਿੱਤਾ ਜਾਣਾ ਦੱਸਦਾ ਹੈ ਕਿ ਪਹਿਲਾਂ ਤੋਂ ਹੋਂਦ ਵਿੱਚ ਮੌਜੂਦ ਇੱਕ ਪੁੱਤਰ ਨਾਲ ਕੀ ਵਾਪਰਿਆ। ਹੁਣ ਇਸ ਬਾਲਕ ਨੂੰ ਦਿੱਤੇ ਗਏ ਨਾਵਾਂ ਵੱਲ ਧਿਆਨ ਦਿਓ। ਯਸਾਯਾਹ 9:6 ਇਹ ਨਹੀਂ ਕਹਿੰਦਾ ਕਿ ਬਾਲਕ ਸ਼ਕਤੀਮਾਨ ਪਰਮੇਸ਼ੁਰ ਵਰਗਾ ਹੋਵੇਗਾ। ਯਸਾਯਾਹ 9:6 ਕਹਿੰਦਾ ਹੈ “ਉਸ ਦਾ ਨਾਮ ਸ਼ਕਤੀਮਾਨ ਪਰਮੇਸ਼ੁਰ ਸੱਦਿਆ ਜਾਵੇਗਾ।” ਸੂਚੀ ਦਾ ਪਹਿਲਾ ਨਾਮ, ਅਦਕੁੱਤ, ਪੇਲੇ (H6382) ਹੈ। ਪੇਲੇ ਦੀ ਉਸੇ ਮੂਲ ਨਾਲ ਸਾਂਝ ਹੈ ਜਿਵੇਂ ਮਨੋਆਹ ਨੂੰ ਨਿਆਂਦੀਆਂ 13 ਵਿੱਚ ਮਿਲਿਆ ਜਵਾਬ, ਜਦੋਂ ਉਸ ਨੇ ਨਾਮ ਮੰਗਿਆ ਸੀ ਪਰ ਉਸ ਨੂੰ ਇਹ ਨਹੀਂ ਮਿਲ ਸਕਿਆ। ਯਸਾਯਾਹ 9:6 ਵਿੱਚ, ਨਾਮ ਦਿੱਤਾ ਗਿਆ ਹੈ।)

E3. ਯਸਾਯਾਹ 9:2 ਜਿਹੜੇ ਲੋਕ ਹਨੇਰੇ ਵਿੱਚ ਚਲਦੇ ਸਨ, ਉਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਝੇ ਦੇ ਦੇਸ ਵਿੱਚ ਵੱਸਦੇ ਸਨ, ਉਹਨਾਂ ਉੱਤੇ ਰੋਸ਼ਨੀ ਚਮਕੀ।

ਜਿਹੜੇ ਲੋਕ ਹਨੇਰੇ ਵਿੱਚ ਚਲਦੇ ਸਨ, ਉਹਨਾਂ ਨੇ ਵੱਡਾ ਚਾਨਣ ਵੇਖਿਆ।

F. ਇਸਤਰੀ ਦੀ ਸੰਤਾਨ ਅਤੇ ਕੁਆਰੀ — ਪਹਿਲਾ ਵਾਅਦਾ ਅਤੇ ਪੂਰਤੀ

F1. ਉਤਪਤ 3:15 ਮੈਂ ਤੇਰੇ ਅਤੇ ਇਸਤਰੀ ਵਿੱਚ, ਤੇਰੀ ਸੰਤਾਨ ਤੇ ਇਸਤਰੀ ਦੀ ਸੰਤਾਨ ਵਿੱਚ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਸ ਦੀ ਅੱਡੀ ਨੂੰ ਡੰਗ ਮਾਰੇਗਾ।

ਤੇਰੀ ਅਤੇ ਇਸਤਰੀ ਦੀ ਸੰਤਾਨ ਵਿਚਕਾਰ --> ਉਹ ਤੇਰਾ ਸਿਰ ਫੇਵੇਗਾ, ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਗਾ।

(ਮੇਰੇ ਨਿੱਜੀ ਵਿਚਾਰ: ਪਰਮੇਸ਼ੁਰ ਨੇ ਉਤਪਤ 3:15 ਬਾਗ ਵਿੱਚ ਸੱਪ ਨੂੰ ਉਸ ਵੇਲੇ ਆਖਿਆ, ਜਦੋਂ ਪਾਪ ਸੰਸਾਰ ਵਿੱਚ ਦਾਖਲ ਹੋਇਆ। ਉਤਪਤ 3:15 ਸਾਰੀ ਬਾਈਬਲ ਵਿੱਚ ਇੱਕ ਛੁਡਾਉਣ ਵਾਲੇ ਦਾ ਪਹਿਲਾ ਵਾਅਦਾ ਹੈ। ਧਿਆਨ ਦਿਓ ਕਿ ਇਹ ਆਇਤ ਕਿਸ ਦੇ ਬੀਜ ਦਾ ਨਾਂ ਲੈਂਦੀ ਹੈ। ਬਾਕੀ ਸਾਰੇ ਸ਼ਾਸਤਰ ਵਿੱਚ, ਖਾਨਦਾਨੀ ਵੰਸ਼ ਮਰਦਾਂ ਰਾਹੀਂ ਦਰਸਾਈ ਜਾਂਦੀ ਹੈ। ਮਿਸਾਲਾਂ ਹਨ ਅਬਰਾਹਾਮ ਦਾ ਬੀਜ ਅਤੇ ਦਾਉਦ ਦਾ ਬੀਜ। ਇੱਥੇ, ਇੱਕੋ ਵਾਰ, ਬਿਲਕੁਲ ਸ਼ੁਰੂ ਵਿੱਚ, ਜਿਸ ਵੰਸ਼ ਦਾ ਨਾਂ ਲਿਆ ਗਿਆ ਹੈ ਉਹ ਹੈ ਇਸਤਰੀ ਦਾ ਬੀਜ। ਇਹ ਵੀ ਧਿਆਨ ਦਿਓ ਕਿ ਇਸ ਆਇਤ ਵਿੱਚ ਦੋ ਜ਼ਖਮ ਹਨ, ਜੋ ਇੱਕੋ ਆਕਾਰ ਦੇ ਨਹੀਂ ਹਨ। ਇਸਤਰੀ ਦੇ ਬੀਜ ਦੀ ਅੱਡੀ ਨੂੰ ਸੱਟ ਲੱਗਦੀ ਹੈ। ਸੱਪ ਦਾ ਸਿਰ ਕੁਚਲਿਆ ਜਾਂਦਾ ਹੈ।)

F2. ਗਲਤੀਆਂ ਨੂੰ 4:4 ਪਰ ਜਦੋਂ ਸਮਾਂ ਪੂਰਾ ਹੋਇਆ ਤਾਂ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਭੇਜਿਆ ਜਿਹੜਾ ਔਰਤ ਤੋਂ ਜੰਮਿਆ ਅਤੇ ਬਿਵਸਥਾ ਦੇ ਅਧੀਨ ਜੰਮਿਆ।

(5) ਇਸ ਲਈ ਜੋ ਮੁੱਲ ਦੇ ਕੇ ਉਹਨਾਂ ਨੂੰ ਜਿਹੜੇ ਬਿਵਸਥਾ ਦੇ ਅਧੀਨ ਹਨ ਛੁਡਾਵੇ ਕਿ ਲੇਖਾਲਕ ਪੁੱਤਰ ਹੋਣ ਦੀ ਪਦਵੀ ਸਾਨੂੰ ਪ੍ਰਾਪਤ ਹੋਵੇ।

ਪਰਮੇਸ਼ੁਰ ਨੇ ਆਪਣੇ ਪੁੱਤ ਨੂੰ ਘੱਲਿਆ ਜੋ ਇਸਤਰੀ ਤੋਂ ਜੰਮਿਆ --> ਤਾਂ ਜੋ ਉਹ ਉਨ੍ਹਾਂ ਨੂੰ ਜੋ ਸ਼ਰ੍ਹਾ ਦੇ ਮਤਹਿਤ ਸਨ ਮੁੱਲ ਲੈ ਕੇ ਛੁਡਾਵੇ।

(ਮੇਰੇ ਨਿੱਜੀ ਵਿਚਾਰ: ਗਲਤੀਆਂ 4:4 ਕਹਿੰਦਾ ਹੈ ਕਿ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਭੇਜਿਆ। ਗਲਤੀਆਂ 4:4 ਫਿਰ ਕਹਿੰਦਾ ਹੈ ਕਿ ਪੁੱਤਰ ਇਸਤਰੀ ਤੋਂ ਜੰਮਿਆ ਸੀ। ਭੇਜੇ ਜਾਣ ਦੀ ਗੱਲ ਵਾਕ ਵਿੱਚ ਪਹਿਲਾਂ ਆਉਂਦੀ ਹੈ। ਜਨਮ ਦੀ ਗੱਲ ਵਾਕ ਵਿੱਚ ਦੂਜੀ ਥਾਂ ਆਉਂਦੀ ਹੈ। ਇਹ ਤਰਤੀਬ ਮਾਅਨੇ ਰੱਖਦੀ ਹੈ। ਕਿਸੇ ਵਿਅਕਤੀ ਨੂੰ ਕਿਸੇ ਥਾਂ ਤੋਂ ਭੇਜਿਆ ਨਹੀਂ ਜਾਂਦਾ ਜਦੋਂ ਤੱਕ ਉਹ ਵਿਅਕਤੀ ਪਹਿਲਾਂ ਹੀ ਉਸ ਥਾਂ ਵਿੱਚ ਮੌਜੂਦ ਨਾ ਹੋਵੇ।)

ਵੱਖਰਾ ਦ੍ਰਿਸ਼ਟੀਕੋਣ, ਉਹੀ ਦ੍ਰਿਸ਼ — ਵਾਅਦਾ ਕੀਤਾ ਗਿਆ ਨਿਸ਼ਾਨ, ਅਤੇ ਦਿੱਤਾ ਗਿਆ ਨਿਸ਼ਾਨ

ਯਸਾਯਾਹ 7:14 ਇਸ ਲਈ ਪ੍ਰਭੂ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ। ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖੇਗੀ।

ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖੇਗੀ।

ਮੱਤੀ ਦੀ ਇੰਜੀਲ 1:18 ਜਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ, ਕਿ ਜਦ ਉਹ ਦੀ ਮਾਤਾ ਮਰਿਯਮ ਦੀ ਯੂਸੁਫ਼ ਨਾਲ ਮੰਗਣੀ ਹੋਈ ਸੀ ਤਦ ਉਨ੍ਹਾਂ ਦੇ ਵਿਆਹ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ। (19) ਤਦ ਉਸ ਦੇ ਪਤੀ ਯੂਸੁਫ਼ ਨੇ, ਜਿਹੜਾ ਧਰਮੀ ਪੁਰਖ ਸੀ ਅਤੇ ਨਹੀਂ ਸੀ ਚਾਹੁੰਦਾ ਕਿ ਉਸ ਨੂੰ ਬਦਨਾਮ ਕਰੇ, ਇਹ ਸੋਚਿਆ ਕਿ ਉਹ ਨੂੰ ਚੁੱਪ-ਚਾਪ ਤਿਆਗ ਦੇਵੇ। (20) ਪਰ ਜਦੋਂ ਉਹ ਇਨ੍ਹਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਸੀ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਸੁਫ਼ਨੇ ਵਿੱਚ ਉਹ ਨੂੰ ਦਰਸ਼ਣ ਦੇ ਕੇ ਕਿਹਾ, ਹੇ ਯੂਸੁਫ਼ ਦਾਉਦ ਦੇ ਪੁੱਤਰ ਤੂੰ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹ ਦੀ ਕੁੱਖ ਵਿੱਚ ਹੈ, ਉਹ ਪਵਿੱਤਰ ਆਤਮਾ ਤੋਂ ਹੈ। (21) ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਜਿਸੂ ਰੱਖੀ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਛੁਟਕਾਰਾ ਦੇਵੇਗਾ। (22) ਇਹ ਸਭ ਕੁਝ ਇਸ ਲਈ ਹੋਇਆ ਕਿ ਜਿਹੜੀ ਗੱਲ ਪ੍ਰਭੂ ਨੇ ਨਬੀ ਦੇ ਦੁਆਰਾ ਆਖੀ ਸੀ ਉਹ ਪੂਰੀ ਹੋਵੇ, (23) ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ, ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖਣਗੇ। ਜਿਹ ਦਾ ਅਰਥ ਹੈ “ਪਰਮੇਸ਼ੁਰ ਸਾਡੇ ਨਾਲ”।

ਤੂੰ ਉਸਦਾ ਨਾਮ ਜਿਸੂ ਰੱਖੇਗਾ: ਕਿਉਂਕਿ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ --> ਉਹ ਉਸਦਾ ਨਾਮ ਇੰਮਾਨੂਏਲ ਰੱਖਣਗੇ, ਜਿਸਦਾ ਅਰਥ ਹੈ, ਪਰਮੇਸ਼ੁਰ ਸਾਡੇ ਨਾਲ।

(ਮੇਰੇ ਨਿੱਜੀ ਵਿਚਾਰ: ਦੋਹਾਂ ਬਿਰਤਾਂਤਾਂ ਵਿਚਲਾ ਫਰਕ ਹੀ ਸਿੱਖਿਆ ਹੈ। ਯਸਾਯਾਹ 7:14 ਕਹਿੰਦਾ ਹੈ ਕਿ ਉਹ (ਇਸਤਰੀ) ਬੱਚੇ ਦਾ ਨਾਮ ਇੰਮਾਨੂਏਲ ਰੱਖੇਗੀ। ਮੱਤੀ 1:23 ਕਹਿੰਦਾ ਹੈ ਕਿ ਉਹ (ਲੋਕ) ਬੱਚੇ ਦਾ ਨਾਮ ਇੰਮਾਨੂਏਲ ਰੱਖਣਗੇ। ਯਸਾਯਾਹ ਦੇ ਬਿਰਤਾਂਤ ਵਿੱਚ ਇੱਕ ਮਾਂ ਆਪਣੇ ਬੱਚੇ ਦਾ ਨਾਮ ਰੱਖਦੀ ਹੈ। ਮੱਤੀ ਦੇ ਬਿਰਤਾਂਤ ਵਿੱਚ ਹਰ ਕੋਈ ਜਿਸੂ ਦਾ ਨਾਮ ਰੱਖਦਾ ਹੈ। ਮੱਤੀ ਇੱਕ ਹੋਰ ਗੱਲ ਵੀ ਕਰਦਾ ਹੈ ਜਿਸ ਬਾਰੇ ਕਿਸੇ ਪਾਠਕ ਨੂੰ ਅੰਦਾਜ਼ਾ ਲਗਾਉਣ ਦੀ ਲੋੜ ਨਹੀਂ। ਮੱਤੀ ਰੁਕ ਕੇ ਪਾਠਕ ਲਈ ਨਾਮ ਦਾ ਅਨੁਵਾਦ ਕਰਦਾ ਹੈ, ਮੱਤੀ ਦੀ ਇੰਜੀਲ ਦੇ ਪਾਠ ਦੇ ਅੰਦਰ ਹੀ। ਕਿਸੇ ਵੀ ਸਦੀ ਦਾ ਕੋਈ ਪਾਠਕ ਇਹ ਨਹੀਂ ਖੁੰਝ ਸਕਦਾ ਕਿ ਇੰਮਾਨੂਏਲ ਨਾਮ ਦਾ ਕੀ ਮਤਲਬ ਹੈ। ਇੰਮਾਨੂਏਲ ਦਾ ਮਤਲਬ ਹੈ ਪਰਮੇਸ਼ੁਰ ਸਾਡੇ ਨਾਲ। ਮੱਤੀ ਇਹ ਵੀ ਨਹੀਂ ਕਹਿੰਦਾ ਕਿ

ਯਿਸੂ ਦੇ ਜਨਮ ਨੇ ਮੱਤੀ ਨੂੰ ਸਿਰਫ਼ ਯਸਾਯਾਹ ਦੀ ਭਵਿੱਖਬਾਣੀ ਦੀ ਯਾਦ ਦਿਵਾਈ। ਮੱਤੀ ਕਹਿੰਦਾ ਹੈ ਕਿ ਇਹ ਸਭ ਇਸ ਲਈ ਕੀਤਾ ਗਿਆ ਤਾਂ ਜੋ ਯਸਾਯਾਹ ਦੀ ਭਵਿੱਖਬਾਣੀ ਪੂਰੀ ਹੋ ਸਕੇ।)

F3. ਲੂਕਾ ਦੀ ਇੰਜੀਲ 1:31 ਅਤੇ ਵੇਖੋ ਤੂੰ ਗਰਭਵਤੀ ਹੋਵੇਗੀ, ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖੀ। (32) ਉਹ ਮਹਾਨ ਹੋਵੇਗਾ, ਅੱਤ ਮਹਾਨ ਦਾ ਪੁੱਤਰ ਕਹਾਵੇਗਾ ਅਤੇ ਪ੍ਰਭੂ ਪਰਮੇਸ਼ੁਰ ਉਸ ਦੇ ਪਿਤਾ ਦਾਉਦ ਦਾ ਸਿੰਘਾਸਣ ਉਸ ਨੂੰ ਦੇਵੇਗਾ। (33) ਉਹ ਸਦੀਪਕ ਕਾਲ ਤੱਕ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ ਅਤੇ ਉਸ ਦੇ ਰਾਜ ਦਾ ਅੰਤ ਨਾ ਹੋਵੇਗਾ। (34) ਤਦ ਮਰਿਯਮ ਨੇ ਦੂਤ ਨੂੰ ਆਖਿਆ, ਇਹ ਕਿਵੇਂ ਹੋਵੇਗਾ ਜਦ ਕਿ ਮੈਂ ਪੁਰਸ਼ ਨੂੰ ਜਾਣਦੀ ਹੀ ਨਹੀਂ। (35) ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਅਤੇ ਅੱਤ ਮਹਾਨ ਦੀ ਸਮਰੱਥਾ ਤੇਰੇ ਉੱਤੇ ਛਾਇਆ ਕਰੇਗੀ, ਇਸ ਕਰਕੇ ਜਿਹੜਾ ਜਨਮ ਲਵੇਗਾ ਉਹ ਪਵਿੱਤਰ ਅਤੇ ਪਰਮੇਸ਼ੁਰ ਦਾ ਪੁੱਤਰ ਕਹਾਵੇਗਾ।

ਇਹ ਕਿਵੇਂ ਹੋਵੇਗਾ, ਜਦੋਂ ਮੈਂ ਪੁਰਸ਼ ਨੂੰ ਨਹੀਂ ਜਾਣਦੀ? --> ਉਹ ਪਵਿੱਤਰ ਵਸਤੂ ਜੋ ਤੇਰੇ ਤੋਂ ਜਨਮ ਲਵੇਗੀ ਪਰਮੇਸ਼ੁਰ ਦਾ ਪੁੱਤਰ ਸਦਾਏਗੀ।

(ਮੇਰੇ ਨਿੱਜੀ ਵਿਚਾਰ: ਲੂਕਾ 1:34 ਵਿੱਚ ਮਰਿਯਮ ਦਾ ਸਵਾਲ ਇੱਕ ਸਮਝਦਾਰੀ ਭਰਿਆ ਸਵਾਲ ਹੈ। ਲੋਕ ਅੱਜ ਵੀ ਉਹੀ ਸਵਾਲ ਪੁੱਛਦੇ ਹਨ ਜੋ ਮਰਿਯਮ ਨੇ ਪੁੱਛਿਆ ਸੀ। ਮਰਿਯਮ ਨੂੰ ਦਿੱਤਾ ਗਿਆ ਜਵਾਬ ਕੋਈ ਦਲੀਲ ਨਹੀਂ ਹੈ। ਮਰਿਯਮ ਨੂੰ ਦਿੱਤਾ ਗਿਆ ਜਵਾਬ ਇਸ ਗੱਲ ਦਾ ਐਲਾਨ ਹੈ ਕਿ ਪਰਮੇਸ਼ੁਰ ਕੀ ਕਰਨ ਵਾਲਾ ਹੈ। ਲੂਕਾ 1:32 ਵਿੱਚ ਨਾਮ ਲਏ ਗਏ ਸਿੰਘਾਸਣ ਨੂੰ ਧਿਆਨ ਦਿਓ: "ਉਹ ਦੇ ਪਿਤਾ ਦਾਉਦ ਦਾ ਸਿੰਘਾਸਣ।" ਇਹ ਉਹੀ ਸਿੰਘਾਸਣ ਹੈ ਜਿਸ ਉੱਤੇ ਯਸਾਯਾਹ 9:7 ਨੇ ਆਖਿਆ ਸੀ ਕਿ ਬੱਚਾ ਬੈਠੇਗਾ। ਇਹ ਉਹੀ ਸ਼ਾਹੀ ਘਰਾਣਾ ਹੈ ਜਿਸ ਬਾਰੇ ਜ਼ਬੂਰ 110 ਲਿਖਿਆ ਗਿਆ ਸੀ।)

G. ਦੇਹ ਧਾਰੀ ਹੋਇਆ ਸ਼ਬਦ — ਅਤੇ ਕੋਈ ਵਿਅਕਤੀ ਅਸਲ ਵਿੱਚ ਉਸਨੂੰ ਕਿਵੇਂ ਲੱਭਦਾ ਹੈ

G1. ਯੂਹੰਨਾ ਦੀ ਇੰਜੀਲ 1:1 ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ੁਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ੁਰ ਸੀ। **[G3056 logos ■]** (2) ਉਹ ਆਦ ਵਿੱਚ ਪਰਮੇਸ਼ੁਰ ਦੇ ਨਾਲ ਸੀ। (3) ਸਭ ਕੁਝ ਉਸ ਦੇ ਰਾਹੀਂ ਰਚਿਆ ਗਿਆ; ਉਸ ਤੋਂ ਬਿਨਾਂ ਕੁਝ ਵੀ ਨਹੀਂ ਸੀ ਰਚਿਆ ਗਿਆ। (4) ਉਸ ਵਿੱਚ ਜੀਵਨ ਸੀ, ਅਤੇ ਉਹ ਜੀਵਨ ਇਨਸਾਨ ਲਈ ਚਾਨਣ ਸੀ।

ਆਦ ਵਿੱਚ ਸ਼ਬਦ ਸੀ + ਸ਼ਬਦ ਪਰਮੇਸ਼ੁਰ ਦੇ ਨਾਲ ਸੀ + ਸ਼ਬਦ ਪਰਮੇਸ਼ੁਰ ਸੀ --> ਸਾਰੀਆਂ ਵਸਤਾਂ ਉਸ ਦੇ ਰਾਹੀਂ ਬਣਾਈਆਂ ਗਈਆਂ।

(ਮੇਰੇ ਨਿੱਜੀ ਵਿਚਾਰ: ਯੂਹੰਨਾ 1:1 ਇੱਕ ਹੀ ਲਾਈਨ ਵਿੱਚ ਤਿੰਨ ਬਿਆਨ ਦਿੰਦਾ ਹੈ। ਤਿੰਨਾਂ ਬਿਆਨਾਂ ਵਿੱਚੋਂ ਹਰੇਕ ਦੀ ਲੋੜ ਹੈ। ਪਹਿਲਾ ਬਿਆਨ ਹੈ "ਸ਼ਬਦ ਆਦ ਵਿੱਚ ਸੀ।" ਸ਼ਬਦ, ਜੋ ਪਰਮੇਸ਼ੁਰ ਦੇ ਪੁੱਤਰ ਦਾ ਇੱਕ ਖਿਤਾਬ ਹੈ, ਉਸ ਤੋਂ ਪਹਿਲਾਂ ਜਦੋਂ ਉਸ ਨੇ ਮਨੁੱਖੀ ਸਰੀਰ ਧਾਰਨ ਕੀਤਾ, ਦਾ ਕੋਈ ਸ਼ੁਰੂਆਤੀ ਬਿੰਦੂ ਨਹੀਂ ਸੀ। ਦੂਜਾ ਬਿਆਨ ਹੈ "ਸ਼ਬਦ ਪਰਮੇਸ਼ੁਰ ਦੇ ਨਾਲ ਸੀ।" ਸ਼ਬਦ ਸਿਰਫ਼ ਪਰਮੇਸ਼ੁਰ ਪਿਤਾ ਲਈ ਇੱਕ ਹੋਰ ਨਾਮ ਨਹੀਂ ਹੈ, ਕਿਉਂਕਿ ਕੋਈ ਵਿਅਕਤੀ ਆਪਣੇ ਆਪ ਨਾਲ ਨਹੀਂ ਹੋ ਸਕਦਾ। ਤੀਜਾ ਬਿਆਨ ਹੈ "ਸ਼ਬਦ ਪਰਮੇਸ਼ੁਰ ਸੀ।" ਸ਼ਬਦ ਪਰਮੇਸ਼ੁਰ ਦੇ ਨਾਲ ਖੜ੍ਹਾ ਕੋਈ ਨੀਵਾਂ ਜੀਵ ਨਹੀਂ ਹੈ। ਇਹਨਾਂ ਤਿੰਨਾਂ ਬਿਆਨਾਂ ਵਿੱਚੋਂ ਕਿਸੇ ਇੱਕ ਨੂੰ ਹਟਾਉਣ ਨਾਲ ਯੂਹੰਨਾ ਦੁਆਰਾ ਲਿਖੇ ਵਾਕ ਨਾਲੋਂ ਵੱਖਰਾ ਵਾਕ ਬਣ ਜਾਂਦਾ ਹੈ।)

G2. ਯੂਹੰਨਾ ਦੀ ਇੰਜੀਲ 1:14 ਸ਼ਬਦ ਦੇਹਧਾਰੀ ਹੋ ਗਿਆ ਅਤੇ ਸਾਡੇ ਵਿੱਚ ਰਿਹਾ, ਅਸੀਂ ਉਸ ਦੀ ਮਹਿਮਾ ਦੇਖੀ ਉਹ ਮਹਿਮਾ ਜੋ ਪਿਤਾ ਦੇ ਇੱਕਲੌਤੇ ਪੁੱਤਰ ਦੀ ਹੈ, ਜੋ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਸੀ। **[G4637 skenoo ■]**

ਸ਼ਬਦ ਦੇਹਧਾਰੀ ਹੋਇਆ + ਸਾਡੇ ਵਿੱਚ ਵੱਸਿਆ --> ਅਸੀਂ ਉਸ ਦੀ ਮਹਿਮਾ ਵੇਖੀ, ਉਹ ਮਹਿਮਾ ਜੋ ਪਿਤਾ ਦੇ ਇੱਕਲੌਤੇ ਪੁੱਤਰ ਦੀ ਹੈ।

ਵੱਖਰਾ ਦ੍ਰਿਸ਼ਟੀਕੋਣ, ਉਹੀ ਦ੍ਰਿਸ਼ — ਉਜਾੜ ਵਿੱਚ ਤੰਬੂ, ਅਤੇ ਸਰੀਰ ਦਾ ਤੰਬੂ

ਕੂਚ 25:8 ਅਤੇ ਉਹ ਮੇਰੇ ਲਈ ਇੱਕ ਪਵਿੱਤਰ ਸਥਾਨ ਬਣਾਉਣ ਤਾਂ ਜੋ ਮੈਂ ਉਨ੍ਹਾਂ ਦੇ ਵਿਚਕਾਰ ਵੱਸਾਂ।

ਉਹ ਮੇਰੇ ਲਈ ਇੱਕ ਪਵਿੱਤਰ ਸਥਾਨ ਬਣਾਉਣ --> ਤਾਂ ਜੋ ਮੈਂ ਉਨ੍ਹਾਂ ਦੇ ਵਿਚਕਾਰ ਵੱਸ ਸਕਾਂ।

ਯੂਹੰਨਾ ਦੀ ਇੰਜੀਲ 1:14 ਸ਼ਬਦ ਦੇਹਧਾਰੀ ਹੋ ਗਿਆ ਅਤੇ ਸਾਡੇ ਵਿੱਚ ਰਿਹਾ, ਅਸੀਂ ਉਸ ਦੀ ਮਹਿਮਾ ਦੇਖੀ ਉਹ ਮਹਿਮਾ ਜੋ ਪਿਤਾ ਦੇ ਇੱਕਲੌਤੇ ਪੁੱਤਰ ਦੀ ਹੈ, ਜੋ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਸੀ।

ਸ਼ਬਦ ਦੇਹਧਾਰੀ ਹੋਇਆ + ਸਾਡੇ ਵਿਚਕਾਰ ਵੱਸਿਆ।

(ਮੇਰੇ ਨਿੱਜੀ ਵਿਚਾਰ: ਯੂਹੰਨਾ 1:14 ਵਿੱਚ ਯੂਹੰਨਾ ਵੱਲੋਂ "ਵੱਸਿਆ" ਲਈ ਵਰਤਿਆ ਗਿਆ ਯੂਨਾਨੀ ਸ਼ਬਦ skenoo (G4637) ਹੈ। Skenoo ਦਾ ਮਤਲਬ ਹੈ ਤੰਬੂ ਗੱਡਣਾ ਅਤੇ ਉਸ ਤੰਬੂ ਵਿੱਚ ਰਹਿਣਾ। ਪ੍ਰਾਚੀਨ ਸਮਿਆਂ ਵਿੱਚ, ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਨੂੰ ਇੱਕ ਤੰਬੂ ਬਣਾਉਣ ਲਈ ਕਿਹਾ ਤਾਂ ਜੋ ਪਰਮੇਸ਼ੁਰ ਇਸਰਾਏਲ ਦੇ ਲੋਕਾਂ ਵਿੱਚ ਰਹਿ ਸਕੇ। ਇਸਰਾਏਲ ਦੇ ਲੋਕਾਂ ਨੇ ਉਹ ਤੰਬੂ ਖੋਲ੍ਹੇ, ਲੱਕੜ, ਅਤੇ ਸੋਨੇ ਤੋਂ ਬਣਾਇਆ (ਕੂਚ 25:8)। ਯੂਹੰਨਾ 1:14 ਵਿੱਚ, ਉਹੀ ਤਸਵੀਰ ਮੁੜ ਆਉਂਦੀ ਹੈ, ਪਰ ਤੰਬੂ ਇੱਕ ਮਨੁੱਖੀ ਸਰੀਰ ਹੈ। ਉਜਾੜ ਦਾ ਤੰਬੂ ਉਸ ਸੱਚਾਈ ਦੀ ਇੱਕ ਮੁੱਢਲੀ ਤਸਵੀਰ ਸੀ ਜੋ ਯੂਹੰਨਾ ਬਿਆਨ ਕਰਦਾ ਹੈ। ਉਜਾੜ ਦਾ ਤੰਬੂ ਯਿਸੂ ਮਸੀਹ ਦੇ ਸਰੀਰ ਵੱਲ ਇਸ਼ਾਰਾ ਕਰਦਾ ਸੀ। ਨਵਾਂ ਨੇਮ ਉਜਾੜ ਦੇ ਤੰਬੂ ਨੂੰ ਇੱਕ ਪਰਛਾਵੇਂ ਵਜੋਂ ਪਛਾਣਦਾ ਹੈ, ਇੱਕ ਤਸਵੀਰ ਜੋ ਯਿਸੂ ਮਸੀਹ ਵੱਲ ਇਸ਼ਾਰਾ ਕਰਦੀ ਹੈ, ਸਿਰਫ਼ ਉਦੋਂ ਹੀ ਜਦੋਂ ਨਵਾਂ ਨੇਮ ਪ੍ਰਗਟ ਕਰਦਾ ਹੈ ਕਿ ਉਹ ਪਰਛਾਵਾਂ ਕਿਸ ਵੱਲ ਇਸ਼ਾਰਾ ਕਰਦਾ ਸੀ। ਯੂਹੰਨਾ ਇਸ ਸੱਚਾਈ ਨੂੰ ਯਿਸੂ ਮਸੀਹ ਦੇ ਸਰੀਰ ਬਾਰੇ ਯੂਹੰਨਾ 1:14 ਵਿੱਚ ਸਪਸ਼ਟ ਤੌਰ ਤੇ ਬਿਆਨ ਕਰਦਾ ਹੈ।)

G3. ਕੁਲੁਸੀਆਂ ਨੂੰ 1:15 ਉਹ ਮਹਾਨ ਪਰਮੇਸ਼ੁਰ ਦਾ ਰੂਪ ਅਤੇ ਸਾਰੀ ਸਰਿਸ਼ਟ ਵਿੱਚੋਂ ਪਹਿਲੋਂ ਨਾ ਹੈ। (16) ਕਿਉਂ ਜੋ ਅਕਾਸ਼ ਅਤੇ ਧਰਤੀ ਉੱਤੇ ਸਾਰੀਆਂ ਵਸਤਾਂ ਉਸੇ ਤੋਂ ਉਤਪਤ ਹੋਈਆਂ, ਨਾਲੇ ਦਿੱਸਣ ਵਾਲੀਆਂ, ਨਾਲੇ ਨਾ ਦਿੱਸਣ ਵਾਲੀਆਂ, ਕੀ ਸਿੰਘਾਸਣ, ਕੀ ਰਿਆਸਤਾਂ, ਕੀ ਸਰਕਾਰਾਂ, ਕੀ ਅਧਿਕਾਰ, ਸੱਭੇ ਕੁਝ ਉਸ ਦੇ ਦੁਆਰਾ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ। (17) ਅਤੇ ਉਹ ਸਭ ਤੋਂ ਪਹਿਲਾਂ ਹੈ ਅਤੇ ਸੱਭੇ ਕੁਝ ਉਸੇ ਵਿੱਚ ਸਥਿਰ ਰਹਿੰਦਾ ਹੈ।

ਉਸ ਦੇ ਦੁਆਰਾ ਸਭ ਵਸਤਾਂ ਸਿਰਜੀਆਂ ਗਈਆਂ + ਉਹ ਸਭਨਾਂ ਤੋਂ ਪਹਿਲਾਂ ਹੈ --> ਉਸ ਦੇ ਦੁਆਰਾ ਸਭ ਵਸਤਾਂ ਕਾਇਮ ਹਨ।

G4. ਕੁਲੁਸੀਆਂ ਨੂੰ 2:9 ਕਿਉਂ ਜੋ ਪਰਮੇਸ਼ੁਰ ਦੀ ਸਾਰੀ ਭਰਪੂਰੀ ਉਸੇ ਵਿੱਚ ਹੋ ਕੇ ਵੱਸਦੀ ਹੈ। (10) ਅਤੇ ਤੁਸੀਂ ਉਹ ਦੇ ਵਿੱਚ ਪੂਰੇ ਹੋ ਗਏ ਹੋ ਜਿਹੜਾ ਸਾਰੀ ਹਕੂਮਤ ਅਤੇ ਇਸ਼ਤਿਆਰ ਦਾ ਸਿਰ ਹੈ।

ਉਸ ਵਿੱਚ ਈਸ਼ਵਰਤਾਈ ਦੀ ਸਾਰੀ ਭਰਪੂਰੀ ਸਰੀਰ ਧਾਰੀ ਵੱਸਦੀ ਹੈ --> ਅਤੇ ਤੁਸੀਂ ਉਸ ਵਿੱਚ ਸੰਪੂਰਨ ਹੋ।

ਤੁਸੀਂ ਉਸਨੂੰ ਕਿਵੇਂ ਲੱਭਦੇ ਹੋ — ਉਸਨੇ ਸਾਨੂੰ ਦੱਸਿਆ ਕਿ ਕਿੱਥੇ ਵੇਖਣਾ ਹੈ

ਯੂਹੰਨਾ ਦੀ ਇੰਜੀਲ 5:39 ਤੁਸੀਂ ਇਹ ਸੋਚ ਕੇ ਪਵਿੱਤਰ ਗ੍ਰੰਥਾਂ ਨੂੰ ਧਿਆਨ ਨਾਲ ਪੜ੍ਹਦੇ ਹੋ ਕਿ ਤੁਸੀਂ ਉਨ੍ਹਾਂ ਰਾਹੀਂ ਸਦੀਪਕ ਜੀਵਨ ਪ੍ਰਾਪਤ ਕਰੋਗੇ। ਉਹੀ ਪੁਸਤਕਾਂ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ! (40) ਹਾਲੇ ਵੀ ਤੁਸੀਂ ਉਸ ਸਦੀਪਕ ਜੀਵਨ ਨੂੰ ਪ੍ਰਾਪਤ ਕਰਨ ਲਈ ਮੇਰੇ ਕੋਲ ਆਉਣ ਤੋਂ ਇਨਕਾਰ ਕਰਦੇ ਹੋ।

ਲਿਖਤਾਂ ਨੂੰ ਖੋਜੋ --> ਉਹ ਹੀ ਹਨ ਜਿਹੜੀਆਂ ਮੇਰੀ ਗਵਾਹੀ ਦਿੰਦੀਆਂ ਹਨ।

(ਮੇਰੇ ਨਿੱਜੀ ਵਿਚਾਰ: ਜਿਸ ਨੇ ਇਹ ਗੱਲ ਯੂਹੰਨਾ 5:39-40 ਵਿੱਚ ਉਨ੍ਹਾਂ ਲੋਕਾਂ ਨੂੰ ਆਖੀ ਸੀ ਜੋ ਉਸ ਸਮੇਂ ਜਿਉਂਦੇ ਲਗਭਗ ਕਿਸੇ ਵੀ ਹੋਰ ਵਿਅਕਤੀ ਨਾਲੋਂ ਧਰਮ-ਗ੍ਰੰਥਾਂ ਨੂੰ ਬਿਹਤਰ ਜਾਣਦੇ ਸਨ। ਇਹ ਲੋਕ ਧਰਮ-ਗ੍ਰੰਥਾਂ ਨੂੰ ਜ਼ਬਾਨੀ ਸੁਣਾ ਸਕਦੇ ਸਨ। ਜਿਸ ਨੇ ਇਨ੍ਹਾਂ ਲੋਕਾਂ ਨੂੰ ਦੱਸਿਆ ਕਿ ਧਰਮ-ਗ੍ਰੰਥ ਦਾ ਪੂਰਾ ਭੰਡਾਰ ਜੋ ਇਨ੍ਹਾਂ ਲੋਕਾਂ ਨੇ ਯਾਦ ਕੀਤਾ ਹੋਇਆ ਸੀ, ਉਹ ਸਾਰਾ ਉਸ ਵੱਲ ਇਸ਼ਾਰਾ ਕਰ ਰਿਹਾ ਸੀ। ਜਿਸ ਨੇ ਇਨ੍ਹਾਂ ਲੋਕਾਂ ਨੂੰ ਦੱਸਿਆ ਕਿ ਇਹ ਲੋਕ ਫਿਰ ਵੀ ਜੀਵਨ ਪਾਉਣ ਲਈ ਉਸ ਕੋਲ ਨਹੀਂ ਆਉਣਗੇ। ਧਰਮ-ਗ੍ਰੰਥ ਦੇ ਸ਼ਬਦਾਂ ਨੂੰ ਜਾਣਨਾ ਉਸ ਵਿਅਕਤੀ ਨੂੰ ਜਾਣਨ ਦੇ ਬਰਾਬਰ ਨਹੀਂ ਹੈ ਜਿਸ ਬਾਰੇ ਇਹ ਸ਼ਬਦ ਹਨ। ਜੀਵਨ ਲੱਭਣ ਲਈ ਹੋਰ ਕੋਈ ਥਾਂ ਨਹੀਂ ਹੈ। ਜਿਸ ਨੇ ਇਹ ਨਹੀਂ ਕਿਹਾ ਕਿ ਆਪਣੀਆਂ ਭਾਵਨਾਵਾਂ ਨੂੰ ਖੋਜੋ। ਜਿਸ ਨੇ ਕਿਹਾ ਕਿ ਧਰਮ-ਗ੍ਰੰਥਾਂ ਨੂੰ ਖੋਜੋ।)

G6. ਲੂਕਾ ਦੀ ਇੰਜੀਲ 24:25 ਤਦ ਜਿਸ ਨੇ ਉਨ੍ਹਾਂ ਨੂੰ ਕਿਹਾ, ਹੇ ਬੇਸਮਝੇ ਅਤੇ ਨਬੀਆਂ ਦੇ ਸਾਰੇ ਬਚਨਾਂ ਉੱਤੇ ਵਿਸ਼ਵਾਸ ਕਰਨ ਵਿੱਚ ਢਿੱਲੀਓ! (26) ਕੀ ਮਸੀਹ ਦੇ ਲਈ ਇਹ ਜ਼ਰੂਰੀ ਨਾ ਸੀ ਜੋ ਉਹ ਕਸ਼ਟ ਭੋਗ ਕੇ ਆਪਣੇ ਤੇਜ਼ ਵਿੱਚ ਪ੍ਰਵੇਸ਼ ਕਰੇ? (27) ਜਿਸ ਨੇ ਮੂਸਾ ਅਤੇ ਸਭਨਾਂ ਨਬੀਆਂ ਤੋਂ ਸ਼ੁਰੂ ਕਰ ਕੇ ਉਹਨਾਂ ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ, ਜਿਹੜੀਆਂ ਪਵਿੱਤਰ ਗ੍ਰੰਥਾਂ ਵਿੱਚ ਉਸ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ।

ਮੂਸਾ ਤੋਂ ਲੈ ਕੇ ਸਾਰੇ ਨਬੀਆਂ ਤੱਕ --> ਉਸ ਨੇ ਸਾਰੇ ਧਰਮ-ਗ੍ਰੰਥਾਂ ਵਿੱਚੋਂ ਆਪਣੇ ਵਿਖੇ ਦੀਆਂ ਗੱਲਾਂ ਦਾ ਅਰਥ ਖੋਲ੍ਹਿਆ।

G7. ਲੂਕਾ ਦੀ ਇੰਜੀਲ 24:32 ਤਦ ਉਹ ਇੱਕ ਦੂਜੇ ਨੂੰ ਆਖਣ ਲੱਗੇ ਕਿ ਜਦ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪਵਿੱਤਰ ਗ੍ਰੰਥਾਂ ਦਾ ਅਰਥ ਖੋਲ੍ਹਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਉਬਾਲੇ ਨਹੀਂ ਖਾ ਰਿਹਾ ਸੀ?

ਕੀ ਸਾਡਾ ਦਿਲ ਸਾਡੇ ਅੰਦਰ ਨਹੀਂ ਬਲ ਰਿਹਾ ਸੀ, ਜਦੋਂ ਉਹ ਸਾਡੇ ਲਈ ਪੋਥੀਆਂ ਖੋਲ੍ਹ ਰਿਹਾ ਸੀ?

G8. ਲੂਕਾ ਦੀ ਇੰਜੀਲ 24:44 ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਮੇਰੀਆਂ ਉਹ ਗੱਲਾਂ ਹਨ, ਜਿਹੜੀਆਂ ਮੈਂ ਤੁਹਾਡੇ ਨਾਲ ਰਹਿੰਦਿਆਂ ਹੋਇਆਂ ਤੁਹਾਨੂੰ ਆਖੀਆਂ ਕਿ ਉਨ੍ਹਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ, ਜੋ ਮੂਸਾ ਦੀ ਬਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ। (45) ਤਦ ਉਸ ਨੇ ਉਨ੍ਹਾਂ ਦੀ ਸਮਝ ਖੋਲ੍ਹ ਦਿੱਤੀ ਜੋ ਪਵਿੱਤਰ ਗ੍ਰੰਥਾਂ ਨੂੰ ਸਮਝ ਲੈਣ।

ਲੋੜ ਹੈ ਕਿ ਉਹ ਸਾਰੀਆਂ ਗੱਲਾਂ ਪੂਰੀਆਂ ਹੋਣ ਜਿਹੜੀਆਂ ਮੂਸਾ ਦੀ ਬਿਵਸਥਾ, ਨਬੀਆਂ ਦੀਆਂ ਪੋਥੀਆਂ ਅਤੇ ਜ਼ਬੂਰਾਂ ਵਿੱਚ ਮੇਰੇ ਵਿਖੇ ਲਿਖੀਆਂ ਹੋਈਆਂ ਹਨ --> ਤਦ ਉਸ ਨੇ ਉਨ੍ਹਾਂ ਦੀ ਸਮਝ ਖੋਲ੍ਹ ਦਿੱਤੀ।

(ਮੇਰੇ ਨਿੱਜੀ ਵਿਚਾਰ: ਲੂਕਾ 24:44-45 ਇਸ ਪੂਰੇ ਅਧਿਆਇ ਦੇ ਸਵਾਲ ਦਾ ਜਵਾਬ ਦਿੰਦਾ ਹੈ। ਇਹ ਜਵਾਬ ਜਿਸ ਦੇ ਮੁੱਖ ਤੋਂ ਆਉਂਦਾ ਹੈ, ਜਿਸ ਦੇ ਕਬਰ ਤੋਂ ਉੱਠਣ ਤੋਂ ਬਾਅਦ। ਜਿਸ ਨੇ ਪੁਰਾਣੇ ਨੇਮ ਦੇ ਤਿੰਨ ਭਾਗਾਂ ਦਾ ਨਾਮ ਲਿਆ: ਮੂਸਾ ਦੀ ਬਿਵਸਥਾ, ਨਬੀ, ਅਤੇ ਜ਼ਬੂਰ। ਇਹ ਤਿੰਨ ਭਾਗ ਮਿਲ ਕੇ ਸਾਰਾ ਪੁਰਾਣਾ ਨੇਮ ਹਨ। ਜਿਸ ਨੇ ਕਿਹਾ ਕਿ ਸਾਰੇ ਪੁਰਾਣੇ ਨੇਮ ਵਿੱਚ ਉਸ ਬਾਰੇ ਗੱਲਾਂ ਸਨ। ਜਿਸ ਨੇ ਇਹ ਨਹੀਂ ਕਿਹਾ ਕਿ ਸਿਰਫ਼ ਕੁਝ ਹੀ ਪੁਰਾਣੇ ਨੇਮ ਵਿੱਚ ਉਸ ਬਾਰੇ ਗੱਲਾਂ ਸਨ। ਫਿਰ ਜਿਸ ਨੇ ਚੇਲਿਆਂ ਲਈ ਦੋ ਵੱਖਰੀਆਂ ਗੱਲਾਂ ਕੀਤੀਆਂ। ਜਿਸ ਨੇ ਚੇਲਿਆਂ ਲਈ ਪੋਥੀਆਂ ਖੋਲ੍ਹੀਆਂ। ਜਿਸ ਨੇ ਚੇਲਿਆਂ ਦੀ ਸਮਝ ਖੋਲ੍ਹੀ। ਇੱਕ ਵਿਅਕਤੀ ਨੂੰ ਇਹ ਦੋਵੇਂ ਗੱਲਾਂ ਦੀ ਲੋੜ ਹੈ। ਇੱਕ ਵਿਅਕਤੀ ਪੂਰੀ ਬਾਈਬਲ ਨੂੰ ਆਪਣੇ ਹੱਥਾਂ ਵਿੱਚ ਫੜ ਸਕਦਾ ਹੈ ਅਤੇ ਫਿਰ ਵੀ ਉਸ ਨੂੰ ਜਿਸ ਦੀ ਲੋੜ ਹੈ ਕਿ ਉਹ ਉਸ ਦੀਆਂ ਅੱਖਾਂ ਖੋਲ੍ਹੇ ਤਾਂ ਜੋ ਉਹ ਬਾਈਬਲ ਵਿੱਚ ਜਿਸ ਨੂੰ ਵੇਖ ਸਕੇ। ਬਾਈਬਲ ਪੜ੍ਹੇ। ਜਿਸ ਨੂੰ ਬੇਨਤੀ ਕਰੋ ਕਿ ਉਹ ਬਾਈਬਲ ਨੂੰ ਤੁਹਾਡੇ ਲਈ ਖੋਲ੍ਹੇ। ਬਾਈਬਲ ਪੜ੍ਹਦੇ ਰਹੋ।)

ਸਮਾਪਤੀ

G9. ਯੂਹੰਨਾ ਦੀ ਪਹਿਲੀ ਪੱਤ੍ਰੀ 1:1 ਜੋ ਆਦ ਤੋਂ ਸੀ, ਜਿਸ ਨੂੰ ਅਸੀਂ ਸੁਣਿਆ ਹੈ, ਜਿਸ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਜਿਸ ਨੂੰ ਅਸੀਂ ਭੌਂਕਿਆ ਅਤੇ ਆਪਣੇ ਹੱਥੀਂ ਮਹਿਸੂਸ ਕੀਤਾ, ਉਸ ਜੀਵਨ ਦੇ ਬਚਨ ਦੇ ਵਿਖੇ, (2) ਉਹ ਜੀਵਨ ਪ੍ਰਗਟ ਹੋਇਆ ਅਤੇ ਅਸੀਂ ਉਸ ਨੂੰ ਵੇਖਿਆ ਹੈ ਅਤੇ ਗਵਾਹੀ ਦਿੰਦੇ ਹਾਂ ਅਤੇ ਉਸ ਜੀਵਨ ਦੀ ਸਹੀ, ਉਸ ਸਦੀਪਕ ਜੀਵਨ ਦੀ ਚਰਚਾ ਤੁਹਾਨੂੰ ਸੁਣਾਉਂਦੇ ਹਾਂ ਜਿਹੜਾ ਪਿਤਾ ਦੇ ਨਾਲ ਸੀ ਅਤੇ ਸਾਡੇ ਉੱਤੇ ਪ੍ਰਗਟ ਹੋਇਆ। (3) ਹਾਂ, ਜਿਸ ਨੂੰ ਅਸੀਂ ਵੇਖਿਆ ਅਤੇ ਸੁਣਿਆ ਹੈ ਉਸ ਦੀ ਚਰਚਾ ਤੁਹਾਨੂੰ ਵੀ ਸੁਣਾਉਂਦੇ ਹਾਂ ਕਿ ਤੁਹਾਡੀ ਵੀ ਸਾਡੇ ਨਾਲ ਸੰਗਤ ਹੋਵੇ ਅਤੇ ਜਿਹੜੀ ਸਾਡੀ ਸੰਗਤ ਹੈ ਉਹ ਪਿਤਾ ਦੇ ਨਾਲ ਅਤੇ ਉਹ ਦੇ ਪੁੱਤਰ ਜਿਸ ਮਸੀਹ ਦੇ ਨਾਲ ਹੈ।

ਸੁਣਿਆ + ਆਪਣੀਆਂ ਅੱਖਾਂ ਨਾਲ ਵੇਖਿਆ + ਧਿਆਨ ਨਾਲ ਭੌਂਕਿਆ + ਸਾਡੇ ਹੱਥਾਂ ਨੇ ਛੂਹਿਆ --> ਉਹ ਸਦੀਪਕ ਜੀਵਨ, ਜੋ ਪਿਤਾ ਦੇ ਨਾਲ ਸੀ, ਅਤੇ ਸਾਡੇ ਉੱਤੇ ਪਰਗਟ ਹੋਇਆ।

(ਮੇਰੇ ਨਿੱਜੀ ਵਿਚਾਰ: ਯੂਹੰਨਾ 1 ਯੂਹੰਨਾ 1:1 ਵਿੱਚ ਜਾਣ ਬੁੱਝ ਕੇ ਇੰਦਰੀਆਂ ਦੀ ਸੂਚੀ ਦਿੰਦਾ ਹੈ: ਸੁਣਿਆ, ਦੇਖਿਆ, ਧਿਆਨ ਨਾਲ ਵੇਖਿਆ, ਅਤੇ ਆਪਣੇ ਹੱਥਾਂ ਨਾਲ ਛੂਹਿਆ। ਯੂਹੰਨਾ ਕਿਸੇ ਭਾਵਨਾ ਜਾਂ ਵਿਚਾਰ ਦਾ ਵਰਣਨ ਨਹੀਂ ਕਰ ਰਿਹਾ। ਯੂਹੰਨਾ ਇੱਕ ਅਜਿਹੇ ਵਿਅਕਤੀ ਦਾ ਵਰਣਨ ਕਰ ਰਿਹਾ ਹੈ ਜਿਸ ਨਾਲ ਉਸ ਨੇ ਭੋਜਨ ਖਾਧਾ ਸੀ। ਉਸੇ ਵਾਕ ਵਿੱਚ, ਯੂਹੰਨਾ ਉਸ ਵਿਅਕਤੀ ਨੂੰ "ਉਹ ਸਦੀਪਕ ਜੀਵਨ, ਜੋ ਪਿਤਾ ਦੇ ਨਾਲ ਸੀ" ਆਖਦਾ ਹੈ। ਜਿਸ ਵਿਅਕਤੀ ਨੂੰ ਰਸੂਲਾਂ ਨੇ ਆਪਣੇ ਹੱਥਾਂ ਨਾਲ ਛੂਹਿਆ, ਉਹੀ ਵਿਅਕਤੀ ਹੈ ਜੋ ਆਦ ਤੋਂ ਪਹਿਲਾਂ ਪਿਤਾ ਦੇ ਨਾਲ ਸੀ। ਇਹੋ 1 ਯੂਹੰਨਾ 1:1-3 ਦਾ ਪੂਰਾ ਦਾਅਵਾ ਹੈ। ਯੂਹੰਨਾ ਕਹਿੰਦਾ ਹੈ ਕਿ ਉਹ ਇਸ ਦਾਅਵੇ ਦਾ ਗਵਾਹ ਹੈ, ਇਸ ਦਾਅਵੇ ਬਾਰੇ ਕੋਈ ਸਿਧਾਂਤਕਾਰ ਨਹੀਂ।)

ਅਭਿਆਸ ਪ੍ਰਸ਼ਨੋਤਰੀ

1. ਯਸਾਯਾਹ 7:14 — ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ, ਅਤੇ ਪੁੱਤਰ ਜਣੇਗੀ:

- a) ਅਤੇ ਤੂੰ ਉਹ ਦਾ ਨਾਮ ਜਿਸੂ ਰੱਖੀਂ
- b) ਅਤੇ ਉਹ ਦਾ ਨਾਮ ਇੰਮਾਨੂਏਲ ਰੱਖੇਗੀ
- c) ਅਤੇ ਉਹ ਉਸਦਾ ਨਾਮ ਇੰਮਾਨੂਏਲ ਰੱਖਣਗੇ

2. ਯਸਾਯਾਹ 53:3 — ਉਹ ਮਨੁੱਖਾਂ ਵੱਲੋਂ ਤਿਆਗਿਆ ਅਤੇ ਤ੍ਰਿਸਕਾਰਿਆ ਹੋਇਆ ਹੈ:

- a) ਤਾਂ ਵੀ ਉਸ ਨੇ ਆਪਣਾ ਮੂੰਹ ਨਾ ਖੋਲ੍ਹਿਆ
- b) ਅਤੇ ਉਸ ਦੇ ਮਾਰ ਖਾਣ ਨਾਲ ਅਸੀਂ ਚੰਗੇ ਹੋਏ
- c) ਦੁੱਖਾਂ ਦਾ ਪੁਰਖ, ਅਤੇ ਸੋਗ ਨਾਲ ਜਾਣੂ

3. ਯਸਾਯਾਹ 53:6 — ਅਸੀਂ ਸਭ ਭੇਡਾਂ ਵਾਂਗੂੰ ਭੁੱਲੇ ਫਿਰਦੇ ਸਾਂ, ਅਸੀਂ ਹਰੇਕ ਆਪੋ ਆਪਣੇ ਰਾਹ ਨੂੰ ਮੁੜ ਗਏ:

- a) ਅਤੇ ਯਹੋਵਾਹ ਨੇ ਸਾਡੇ ਸਭਨਾਂ ਦੀ ਬਦੀ ਉਸ ਉੱਤੇ ਪਾ ਦਿੱਤੀ

- b) ਅਤੇ ਉਸ ਨੇ ਬਹੁਤਿਆਂ ਦੇ ਪਾਪ ਚੁੱਕੇ
c) ਤਾਂ ਵੀ ਅਸੀਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ੁਰ ਦਾ ਸਤਾਇਆ ਹੋਇਆ ਸਮਝਿਆ
4. ਮੀਕਾਹ 5:2 — ਤਾਂ ਵੀ ਤੇਰੇ ਵਿੱਚੋਂ ਉਹ ਮੇਰੇ ਲਈ ਨਿਕਲੇਗਾ ਜੋ ਇਸਰਾਏਲ ਵਿੱਚ ਹਾਕਮ ਹੋਵੇਗਾ:
a) ਅਤੇ ਉਸ ਦੇ ਰਾਜ ਦਾ ਕੋਈ ਅੰਤ ਨਹੀਂ ਹੋਵੇਗਾ
b) ਦਾਊਦ ਦੇ ਸਿੰਘਾਸਣ ਉੱਤੇ, ਅਤੇ ਉਸ ਦੇ ਰਾਜ ਉੱਤੇ
c) ਜਿਸ ਦਾ ਨਿਕਲਣਾ ਪਰਾਚੀਨ ਸਮੇਂ ਤੋਂ, ਸਦੀਪਕ ਕਾਲ ਤੋਂ ਹੋਇਆ ਹੈ
5. ਗਲਾਤੀਆਂ 4:4 — ਪਰ ਜਦੋਂ ਸਮੇਂ ਦੀ ਪੂਰਨਤਾ ਆ ਗਈ:
a) ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਭੇਜਿਆ, ਜੋ ਇਸਤਰੀ ਤੋਂ ਜਨਮਿਆ
b) ਪਵਿੱਤਰ ਆਤਮਾ ਤੇਰੇ ਉੱਤੇ ਆਵੇਗਾ
c) ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ
6. ਯੂਹੰਨਾ 1:14 — ਅਤੇ ਸ਼ਬਦ ਦੇਹਧਾਰੀ ਹੋਇਆ:
a) ਅਤੇ ਸ਼ਬਦ ਪਰਮੇਸ਼ੁਰ ਦੇ ਨਾਲ ਸੀ
b) ਅਤੇ ਸਾਡੇ ਵਿੱਚ ਵਾਸ ਕੀਤਾ
c) ਅਤੇ ਉਸ ਦੇ ਬਿਨਾਂ ਕੋਈ ਵੀ ਚੀਜ਼ ਨਹੀਂ ਬਣੀ
7. ਯੂਹੰਨਾ 5:39 — ਲਿਖਤਾਂ ਨੂੰ ਖੋਜੋ; ਕਿਉਂਕਿ ਤੁਸੀਂ ਸੋਚਦੇ ਹੋ ਕਿ ਉਨ੍ਹਾਂ ਵਿੱਚ ਤੁਹਾਡੇ ਲਈ ਸਦੀਪਕ ਜੀਵਨ ਹੈ:
a) ਅਤੇ ਜੀਵਨ ਮਨੁੱਖਾਂ ਦਾ ਚਾਨਣ ਸੀ
b) ਅਤੇ ਉਹ ਹੀ ਮੇਰੇ ਬਾਰੇ ਗਵਾਹੀ ਦਿੰਦੇ ਹਨ
c) ਜਦੋਂ ਉਸ ਨੇ ਸਾਡੇ ਲਈ ਸ਼ਾਸਤਰ ਖੋਲ੍ਹੇ

ਉੱਤਰ ਕ੍ਰਿਸਤੀ: 1-b, 2-c, 3-a, 4-c, 5-a, 6-b, 7-b

ਇਹ ਅਧਿਐਨ ਕਿਵੇਂ ਵੰਡਿਆ ਜਾਂਦਾ ਹੈ

ਭਟਕਣ ਵਾਲਾ ਰਾਹ: ਉਤਪਤ 3:15, ਇਸਤਰੀ ਦੀ ਸੰਤਾਨ, ਵਾਅਦਾ ਕੀਤੀ ਗਈ ਸੰਤਾਨ ਦੀ ਸਾਰੀ ਲੜੀ ਵੱਲ ਖੋਲ੍ਹਦਾ ਹੈ। ਇਹ ਲੜੀ ਅਬਰਾਹਾਮ (ਉਤਪਤ 22:18) ਵਿੱਚੋਂ ਹੁੰਦੀ ਹੋਈ, ਦਾਊਦ (ਜ਼ਬੂਰ 132:11) ਵਿੱਚੋਂ ਲੰਘਦੀ ਹੋਈ, ਅਤੇ ਗਲਾਤੀਆਂ 3:16 ਵਿੱਚ ਸਿੱਧੇ ਤੌਰ ਤੇ ਨਾਮ ਲੈ ਕੇ ਦੱਸੀ ਗਈ ਹੈ।

ਯੂਨਾਨੀ ਮੁੱਖ ਸ਼ਬਦ

“ਸ਼ਬਦ” — **G3056 logos** — ਇੱਕ ਸ਼ਬਦ; ਇੱਕ ਕਥਨ; ਬੋਲੀ ਗਈ ਗੱਲ; ਵਿਚਾਰ ਦਾ ਪ੍ਰਗਟਾਵਾ
ਯੂਹੰਨਾ ਯੂਹੰਨਾ ਦੀ ਇੱਜ਼ੀਲ ਦੀ ਸ਼ੁਰੂਆਤ ਜਨਮ ਨਾਲ ਨਹੀਂ ਕਰਦਾ। ਯੂਹੰਨਾ ਯੂਹੰਨਾ ਦੀ ਇੱਜ਼ੀਲ ਦੀ ਸ਼ੁਰੂਆਤ ਆਦਿ ਤੋਂ ਪਹਿਲਾਂ ਕਰਦਾ ਹੈ।

“ਵੱਸਿਆ” — **G4637 skenoo** — ਤੰਬੂ ਲਾਉਣਾ; ਡੇਰਾ ਲਾਉਣਾ; ਤੰਬੂ ਵਿੱਚ ਰਹਿਣਾ
“ਸ਼ਬਦ ਦੇਹਧਾਰੀ ਹੋਇਆ, ਅਤੇ ਸਾਡੇ ਵਿੱਚ ਵੱਸਿਆ।” ਇਹ ਆਇਤ ਦੱਸਦੀ ਹੈ ਕਿ ਪਰਮੇਸ਼ੁਰ ਮਨੁੱਖੀ ਸਰੀਰ ਵਿੱਚ ਇਸ ਤਰ੍ਹਾਂ ਰਹਿੰਦਾ ਹੈ ਜਿਵੇਂ ਕੋਈ ਮਨੁੱਖ ਤੰਬੂ ਵਿੱਚ ਰਹਿੰਦਾ ਹੈ।

ਇਬਰਾਨੀ ਮੁੱਖ ਸ਼ਬਦ

“ਅਦਭੁਤ” — **H6382 pele** — ਇੱਕ ਅਚੰਭਾ; ਇੱਕ ਅਦਭੁਤ ਗੱਲ; ਸਮਝ ਤੋਂ ਪਰੇ ਕੁਝ
Pele ਪਹਿਲਾ ਨਾਮ ਹੈ ਜੋ ਬੱਚੇ ਨੂੰ ਯਸਾਯਾਹ 9:6 ਵਿੱਚ ਦਿੱਤਾ ਗਿਆ ਹੈ।

“ਕੁਆਰੀ” — **H5959 almah** — ਇੱਕ ਜਵਾਨ ਅਣਵਿਆਹੀ ਔਰਤ; ਇੱਕ ਕੁਆਰੀ; ਇੱਕ ਕੰਨਿਆ
ਅਲਮਾਹ ਉਹ ਸ਼ਬਦ ਹੈ ਜੋ ਯਸਾਯਾਹ 7:14 ਵਿੱਚ ਵਰਤਿਆ ਗਿਆ ਹੈ।

“ਇਮਾਨੂਏਲ” — **H6005 Immanuwel** — ਸਾਡੇ ਨਾਲ ਪਰਮੇਸ਼ੁਰ ਹੈ
ਇਮਾਨੂਏਲ ਇੱਕ ਅਜਿਹਾ ਨਾਮ ਹੈ ਜੋ ਆਪਣੇ ਆਪ ਵਿੱਚ ਇੱਕ ਪੂਰਾ ਵਾਕ ਹੈ। ਮੱਤੀ ਇਸ ਨਾਮ ਦਾ ਪਾਠਕ ਲਈ ਅਨੁਵਾਦ ਕਰਦਾ ਹੈ।

SOURCES & CREDITS

Scripture: Punjabi Indian Revised Version Bible (CC BY-SA 4.0) — a redistributable edition, looked up exactly and never machine-translated.

Alternate chapter/verse numbering reconciled with STEP Bible TVTMS (CC BY 4.0).

Strong's numbering & original-language data: OpenScriptures Hebrew Bible (CC BY 4.0); STEP Bible.org — TAHOT/TAGNT/TBESH/TBESG (CC BY 4.0);

Robinson-Pierpont Byzantine Majority Text (Public Domain); Strong's dictionary, 1890 (Public Domain).

Typography: Google Noto fonts (SIL Open Font License 1.1).

© SEE MORE JESUS · wanttoseemore.com — shared under Creative Commons Attribution 4.0 (CC BY 4.0).